

ਬ੍ਰੈਂਪਟਨ ਵਿੱਚ ਈਸਟਰ ਵੀਕੈਂਡ 2019

ਬ੍ਰੈਂਪਟਨ, ਓਨਟਾਰੀਓ (15 ਅਪ੍ਰੈਲ, 2019) – ਇਸ ਸਾਲ, ਗੁੱਡ ਫ੍ਰਾਈਡੇ (Good Friday), ਸ਼ੁੱਕਰਵਾਰ, 19 ਅਪ੍ਰੈਲ ਨੂੰ ਅਤੇ ਈਸਟਰ ਮੰਡੇ (Easter Monday) ਸੋਮਵਾਰ, 22 ਅਪ੍ਰੈਲ ਨੂੰ ਹੋਵੇਗਾ।

ਇਸਦੇ ਨਤੀਜੇ ਵਜੋਂ, ਸਿਟੀ ਦੀਆਂ ਕਈ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟੇ ਹੋਏ ਸੇਵਾ ਪੱਧਰਾਂ ਹੇਠ ਕੰਮ ਕਰਨਗੀਆਂ।

ਬ੍ਰੈਂਪਟਨ ਦਾ ਸਿਟੀ ਹਾਲ (City Hall) 19 ਤੋਂ 22 ਅਪ੍ਰੈਲ ਤੱਕ ਦੀਆਂ ਸਾਰੀਆਂ ਤਾਰੀਖਾਂ ਨੂੰ ਬੰਦ ਰਹੇਗਾ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ, ਸਿਵਲ ਵੈਡਿੰਗ ਸਮਾਰੋਹ ਬੁੱਕ ਨਹੀਂ ਕਰ ਸਕਣਗੇ, ਪਾਰਕਿੰਗ ਦੇ ਜੁਰਮਾਨੇ ਨਹੀਂ ਦੇ ਸਕਣਗੇ, ਜਾਂ ਪਰਮਿਟਾਂ ਲਈ ਦਰਖਾਸਤ ਨਹੀਂ ਦੇ ਸਕਣਗੇ ਜਾਂ ਬਿਜਨੇਸ ਲਾਇਸੈਂਸਾਂ ਨੂੰ ਨਵਿਆਉਣ ਜਾਂ ਨਵੇਂ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ।

ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ। ਇਹਨਾਂ ਵਿੱਚ ਸ਼ਾਮਲ ਹਨ, ਫਾਇਰ ਅਤੇ ਐਮਰਜੈਂਸੀ ਸਰਵਿਸਿਜ (Fire and Emergency Services) ਸਿਟੀ ਆਫ ਬ੍ਰੈਂਪਟਨ ਬਾਇ-ਲਾਅ ਐਨਫੋਰਸਮੈਂਟ (City of Brampton By-law Enforcement)।

ਈਸਟਰ ਵੀਕੈਂਡ ਦੀਆਂ ਗਤੀਵਿਧੀਆਂ ਦੀ ਪੂਰੀ ਸੂਚੀ ਲਈ, ਕਿਰਪਾ ਕਰਕੇ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਕਾਲ ਕਰੋ ਜਾਂ www.brampton.ca ਤੇ ਜਾਓ।

ਬ੍ਰੈਂਪਟਨ ਟ੍ਰਾਂਜ਼ਿਟ

ਬ੍ਰੈਂਪਟਨ ਟ੍ਰਾਂਜ਼ਿਟ ਈਸਟਰ ਵੀਕੈਂਡ ਲਈ ਹੇਠਾਂ ਦਿੱਤੀ ਸਮਾਂ ਸੂਚੀ ਦੇ ਮੁਤਾਬਕ ਚੱਲੇਗੀ।

- 19 ਅਪ੍ਰੈਲ: ਗੁੱਡ ਫ੍ਰਾਈਡੇ – ਐਤਵਾਰ/ਛੁੱਟੀ ਵਾਲੇ ਦਿਨ ਦੀ ਸੇਵਾ
- 20 ਅਪ੍ਰੈਲ: ਸ਼ਨੀਵਾਰ – ਸ਼ਨੀਵਾਰ ਵਾਲੀ ਨਿਯਮਿਤ ਸੇਵਾ
- 21 ਅਪ੍ਰੈਲ: ਈਸਟਰ ਮੰਡੇ – ਨਿਯਮਿਤ ਐਤਵਾਰ/ ਛੁੱਟੀ ਵਾਲੇ ਦਿਨ ਦੀ ਸੇਵਾ
- 22 ਅਪ੍ਰੈਲ: ਈਸਟਰ ਮੰਡੇ – ਨਿਯਮਿਤ ਕਾਰਜਦਿਨ ਵਾਲੀ ਸੇਵਾ (ਸਕੂਲ ਦੇ ਰੂਟਾਂ ਤੇ ਬੱਸਾਂ ਨਹੀਂ ਚੱਲਣਗੀਆਂ)

ਸਾਡੇ ਟਰਮੀਨਲਾਂ ਤੇ ਗਾਹਕ ਸੇਵਾ (Customer Service) ਕਾਊਂਟਰ ਗੁੱਡ ਫ੍ਰਾਈਡੇ ਅਤੇ ਈਸਟਰ ਮੰਡੇ ਨੂੰ ਬੰਦ ਰਹਿਣਗੇ।

ਰੂਟਾਂ ਅਤੇ ਕਾਰਜਕਰਮ ਬਾਰੇ ਜਾਣਕਾਰੀ ਲਈ, 905.874.2999 ਤੇ ਕਾਲ ਕਰੋ ਜਾਂ www.bramptontransit.com ਤੇ ਜਾਓ। ਰੀਅਲ-ਟਾਈਮ ਵਿੱਚ ਅਗਲੀ ਬੱਸ ਬਾਰੇ ਜਾਣਕਾਰੀ ਲਈ ਆਪਣੇ ਸਮਾਰਟਫੋਨ ਜਾਂ ਕਿਸੇ ਹੋਰ ਮੋਬਾਈਲ ਡਿਵਾਈਸ ਤੇ nextride.brampton.ca ਤੇ ਜਾਓ। ਹੋਰ ਟ੍ਰਿਪ ਪਲਾਨਿੰਗ ਟੂਲਸ ਲਈ, www.triplinx.ca ਤੇ ਜਾਂ ਗੂਗਲ ਮੈਪਸ (Google Maps) ਤੇ ਜਾਓ।

ਬ੍ਰੈਂਪਟਨ ਰੇਕ੍ਰੀਏਸ਼ਨ

ਰੇਕ੍ਰੀਏਸ਼ਨ ਸੈਂਟਰ (Recreation Centres) ਘਟੇ ਹੋਏ ਸਮਿਆਂ ਤੇ ਚੱਲਣਗੇ। ਸੰਚਾਲਨ ਦੇ ਘੰਟਿਆਂ ਅਤੇ ਪ੍ਰੋਗਰਾਮਾਂ ਦੀਆਂ ਸਮਾਂ-ਸੂਚੀਆਂ ਦੇ ਸਬੰਧ ਵਿੱਚ ਤਾਜ਼ਾ ਜਾਣਕਾਰੀ ਲਈ, ਆਪਣੇ ਸਥਾਨਕ ਰੇਕ੍ਰੀਏਸ਼ਨ ਸੈਂਟਰ ਨੂੰ ਫੋਨ ਕਰੋ, 311 ਤੇ ਫੋਨ ਕਰੋ ਜਾਂ www.brampton.ca/recreation ਤੇ ਜਾਓ। ਸਿਟੀ ਦਾ ਰੇਕ੍ਰੀਏਸ਼ਨ ਐਡਮਿਨਿਸਟ੍ਰੇਸ਼ਨ ਆਫਿਸ (Recreation Administration Office) ਗੁੱਡ ਫ੍ਰਾਈਡੇ ਅਤੇ ਈਸਟਰ ਮੰਡੇ ਨੂੰ ਬੰਦ ਰਹੇਗਾ।

ਮਿਨੀ-ਮੂ ਫਾਰਮ (Mini-Moo Farm) ਵਿੱਚ ਈਸਟਰ

ਸ਼ਨੀਵਾਰ, 20 ਅਪ੍ਰੈਲ ਨੂੰ ਦੁਪਹਿਰ ਬਾਅਦ 1 ਵਜੇ ਤੋਂ ਸ਼ਾਮ 4 ਵਜੇ ਤੱਕ, [ਮਿਨੀ-ਮੂ ਫਾਰਮ ਵਿੱਚ ਚਿੰਗੁਕੂਜ਼ੀ ਪਾਰਕ ਦੇ ਈਸਟਰ \(Chinguacousy Park's Easter at Mini-Moo Farm\)](#) ਵਿੱਚ ਮਜ਼ੇਦਾਰ ਗਤੀਵਿਧੀਆਂ ਅਤੇ ਮੁਫਤ ਗਿਫਟਾਂ ਲਈ ਸਾਡੇ ਨਾਲ ਜੁੜੋ।

ਬ੍ਰੈਂਪਟਨ ਐਨੀਮਲ ਸਰਵਿਸਿਜ

ਬ੍ਰੈਂਪਟਨ ਐਨੀਮਲ ਸ਼ੈਲਟਰ (Brampton Animal Shelter) ਗੁੱਡ ਫ੍ਰਾਈਡੇ, ਈਸਟਰ ਸੰਡੇ ਅਤੇ ਈਸਟਰ ਮੰਡੇ ਨੂੰ ਬੰਦ ਰਹੇਗਾ। ਬ੍ਰੈਂਪਟਨ ਐਨੀਮਲ ਸਰਵਿਸਿਜ ਬਾਰੇ ਹੋਰ ਜਾਣਕਾਰੀ ਲਈ, 905.458.5800 ਤੇ ਜਾਂ 311 ਤੇ ਫੋਨ ਕਰੋ, ਜਾਂ www.brampton.ca/animalservices ਤੇ ਜਾਓ।

ਬ੍ਰੈਂਪਟਨ ਲਾਇਬ੍ਰੇਰੀ

ਬ੍ਰੈਂਪਟਨ ਲਾਇਬ੍ਰੇਰੀ (Brampton Library) ਦੀਆਂ ਸਾਰੀਆਂ ਬ੍ਰਾਂਚਾਂ ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ ਨੂੰ ਬੰਦ ਰਹਿਣਗੀਆਂ। ਹੋਰ ਜਾਣਕਾਰੀ ਲਈ, 905.793.4636 ਤੇ ਜਾਂ 311 ਤੇ ਫੋਨ ਕਰੋ, ਜਾਂ www.bramptonlibrary.com ਤੇ ਜਾਓ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca